

‘‘ਹੇ ਖਿਤਾ ਘੜੀ ਆ ਘੁੰਹੀ ਹੈ’’

(17:1-26)

ਇਹ ਪਾਠ ਇਕ ਖਾਸ ਦੁਆ ਬੰਦਰੀ 'ਚੋਂ ਲਿਆ ਗਿਆ ਹੈ, ਜਿਸ ਵਿਚ ਗੀਤ [ਹੇਠਾਂ ਉਨ੍ਹਾਂ ਗੀਤਾਂ ਦਾ ਪੰਜਾਬੀ ਅਨੁਵਾਦ ਹੈ] ਅਤੇ ਦੁਆਵਾਂ ਕਰਦੇ ਹੋਏ ਇਸ ਨੂੰ ਪੰਜ ਭਾਗਾਂ ਵਿਚ ਸੁਣਾਇਆ ਗਿਆ ਸੀ। ਪਵਿੱਤਰ ਲਿਖਤ ਦੇ ਭਾਗ ਨੂੰ ਜੋ ਖੁਦ ਇਕ ਦੁਆ ਹੈ, ਪੇਸ਼ ਕਰਨ ਦਾ ਇਕ ਵਧੀਆ ਢੰਗ ਹੈ।

ਸੰਦੇਸ਼ 1. ਤੁਸੀਂ ਕੀ ਦੁਆ ਕਰਦੇ?

ਬਾਬੀਬਲ ਪਾਠ: ਯੂਹੰਨਾ 17

ਗੀਤ: “ਵਡਿਆਈ ਦੇ ਯੋਗ”

ਸੰਦੇਸ਼ 2. “ਆਪਣੇ ਪੁੱਤਰ ਦੀ ਵਡਿਆਈ ਕਰ”

ਗੀਤ: “ਆਪਣੇ ਨਾਮ ਦੀ ਵਡਿਆਈ ਕਰ”

ਦੁਆ

ਸੰਦੇਸ਼ 3. “ਮੈਂ ਉਨ੍ਹਾਂ ਲਈ ਬੇਨਤੀ ਕਰਦਾ ਹਾਂ”

ਗੀਤ: “ਮੁਸ਼ਕਿਲ ਘੜੀ ਵਿਚ”

ਸੰਦੇਸ਼ 4. “ਕਿ ਉਹ ਸਭ ਇਕ ਹੋਣ”

ਗੀਤ: “ਏਕਤਾ ਵਿਚ ਬਰਕਤ ਹੋਵੇ” (ਹਿੱਸਾ 1-4)

ਪ੍ਰਭੂ ਭੇਜ

ਗੀਤ: “ਏਕਤਾ ਵਿਚ ਬਰਕਤ ਹੋਵੇ” (ਹਿੱਸਾ 5, 6)

ਚੰਦਾ

ਸੰਦੇਸ਼ 5. “ਮੈਂ ਤੇਰਾ ਨਾਮ ਉਨ੍ਹਾਂ ਨੂੰ ਦੱਸਿਆ” ਸੱਦਾ

ਗੀਤ: “ਹਾਂ, ਕਿਉਂਕਿ ਉਸ ਨੂੰ ਛਿਕਰ ਹੈ”

ਗੀਤ: “ਮੈਂ ਹੈਰਾਨ ਖੜਾ ਹਾਂ”

ਆਖਰੀ ਦੁਆ

ਤੁਸੀਂ ਕੀ ਦੁਆ ਕਰਦੇ?

ਬਹੁਤ ਤਣਾਅ ਵਿਚ ਹੋਣ ਤੇ, ਤੁਸੀਂ ਕੀ ਦੁਆ ਕਰੋਗੇ? ਜੇ ਤੁਹਾਨੂੰ ਪਤਾ ਹੋਵੇ ਕਿ ਕੱਲ੍ਹ ਤੁਸੀਂ ਮਰ ਜਾਓਗੇ, ਤਾਂ ਤੁਸੀਂ ਕੀ ਦੁਆ ਕਰੋਗੇ? ਜੇ ਹੁਣੇ ਹੁਣੇ ਤੁਹਾਨੂੰ ਕਿਸੇ ਪੱਕੇ ਦੋਸਤ ਨੇ ਠੇਸ ਪੁਚਾਈ ਤਾਂ ਤੁਸੀਂ ਕੀ ਦੁਆ ਕਰੋਗੇ? ਜੇ ਤੁਹਾਨੂੰ ਤੁਹਾਡਾ ਪਹਿਵਾਰ ਵੀ ਗਲਤ ਸਮਝੇ, ਤਾਂ ਤੁਸੀਂ ਕੀ ਦੁਆ ਕਰੋਗੇ? ਜੇ ਤੁਸੀਂ ਗ੍ਰਿਫ਼ਟਾਰ ਹੋਣ ਵਾਲੇ ਹੋ, ਤੁਹਾਡੇ ਤੇ ਮੁੱਕਦਮਾ ਚੱਲਣ ਵਾਲਾ ਹੋਵੇ, ਤੁਹਾਨੂੰ ਛਾਸੀ ਲੱਗਣ ਵਾਲੀ ਹੋਵੇ ਤਾਂ ਤੁਹਾਡੀ ਕੀ ਦੁਆ ਹੋਵੇਗੀ?

ਤਕਲੀਫ਼ ਅਤੇ ਤਣਾਅ ਆਉਣ ਤੇ ਅਸੀਂ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਾਂ। ਘਬਰਾਹਟ ਜਾਂ ਸੱਟ ਲੱਗਣ ਤੇ, ਸਾਡੇ ਲਈ ਕਿਸੇ ਦੂਜੇ ਬਾਰੇ ਸੋਚਣਾ ਮੁਸ਼ਕਿਲ ਹੋ ਜਾਂਦਾ ਹੈ। ਇਹੀ ਗੱਲ ਯੂਹੰਨਾ 17 ਵਿਚ ਯਿਸੂ ਦੀ ਦੁਆ ਨੂੰ ਦੁਆ ਐਨਾ ਅਹਿਮ ਬਣਾ ਦਿੱਤੀ ਹੈ। ਸਲੀਬ ਤੇ ਆਪਣੀ ਮੌਤ ਤੋਂ ਪਹਿਲੀ ਰਾਤ, ਆਪਣੇ ਚੇਲਿਆਂ ਨਾਲ ਆਖਰੀ ਭੋਜ ਲੈਣ ਦੇ ਬੋੜ੍ਹੀ ਦੇਰ ਬਾਅਦ ਅਤੇ ਜੈਤੂਨ ਪਹਾੜ ਤੇ ਆਪਣੀ ਗ੍ਰਿਫ਼ਟਾਰੀ ਤੋਂ ਪਹਿਲਾਂ ਯਿਸੂ ਨੇ ਇਹ ਨਾਮੰਨਿਯੋਗ ਦੁਆ ਕੀਤੀ ਸੀ। ਕਈ ਲੋਕ ਇਸ ਦੁਆ ਦੀ ਬੁਬਸੂਰਤੀ, ਗਾਹਿਰਾਈ ਅਤੇ ਸ਼ਕਤੀ ਕਰਕੇ ਅੱਜ ਇਸ ਨੂੰ ‘ਪ੍ਰਭੂ ਦੀ ਦੁਆ’¹ ਕਹਿਣ ਦੀ ਜ਼ਿੱਦ ਕਰਦੇ ਹਨ। ਜਿੰਨੀ ਵਾਰ ਵੀ ਅਸੀਂ ਇਸ ਨੂੰ ਪੜ੍ਹਦੇ ਹਾਂ, ਸਾਨੂੰ ਹੈਰਾਨੀ ਹੁੰਦੀ ਹੈ ਕਿ ਯਿਸੂ ਨੇ ਨਿਰਾਸਾ ਅਤੇ ਦੁੱਖ ਦੀ ਘੜੀ ਵਿਚ ਵੀ ਸਾਡੇ ਲਈ ਦੁਆ ਕੀਤੀ।

“ਆਪਣੇ ਪੁੱਤਰ ਦੀ ਵਡਿਆਈ ਕਰ” (17:1-5)

ਯਿਸੂ ਨੇ ਆਪਣੀ ਦੁਆ “ਹੇ ਪਿਤਾ, ਉਹ ਘੜੀ ਆ ਪਹੁੰਚੀ ਹੈ” ਸ਼ਬਦਾਂ ਨਾਲ ਸ਼ੁਰੂ ਕੀਤੀ (17:1)। ਇੰਜੀਲ ਦੀ ਇਸ ਪੂਰੀ ਕਿਤਾਬ ਵਿਚ ਸਮਾਂ ਇਕ ਮੁੱਖ ਗੱਲ ਹੈ। ਬਾਰ-ਬਾਰ ਯਿਸੂ ਨੇ ਆਪਣੀ ਮਾਤਾ ਅਤੇ ਆਪਣੇ ਚੇਲਿਆਂ ਨੂੰ ਕਿਹਾ, ‘‘ਮੇਰਾ ਸਮਾਂ ਹਾਲੇ ਨਹੀਂ ਆਇਆ।’’² ਪਰ ਇਸ ਅਧਿਆਏ ਵਿਚ ਦੱਸੀ ਗਈ ਸ਼ਾਮ ਤਕ, ਯਿਸੂ ਕਹਿ ਰਿਹਾ ਸੀ, ‘‘ਉਹ ਘੜੀ ਆ ਪਹੁੰਚੀ ਹੈ।’’ ਚੇਲੇ ਪਰੋਸ਼ਾਨ ਸਨ ਕਿ ਇਸ ਦਾ ਕੀ ਅਰਥ ਹੈ, ਪਰ ਤੁਸੀਂ ਅਤੇ ਮੈਂ ਵੇਖ ਸਕਦੇ ਹਾਂ ਕਿ ਇਹ ਕਹਿਣ ਦਾ ਯਿਸੂ ਦਾ ਭਾਵ ਇਹ ਸੀ ਕਿ ਸਲੀਬ ਤੇ ਉਸ ਦੇ ਮਰਨ ਨਾ ਵਕਤ ਨੇੜੇ ਆ ਪਹੁੰਚਾ ਸੀ।

ਇਸ ਦੇ ਬਾਬਦ ਯਿਸੂ ਨੇ ਦੁਆ ਕੀਤੀ, ‘‘ਆਪਣੇ ਪੁੱਤਰ ਦੀ ਵਡਿਆਈ ਕਰ ਤਾਂ ਜੋ ਪੁੱਤਰ ਤੇਰੀ ਵਡਿਆਈ ਕਰੇ’’ (17:1)। ਜਿਵੇਂ ਕਿ ਅਸੀਂ ਪਿਛਲੇ ਪਾਠਾਂ ਵਿਚ ਵੇਖ ਚੁੱਕੇ ਹਾਂ, ਇਸ ਸੰਸਾਰ ਵਿਚ ਵਡਿਆਈ ਕਰਨ ਦਾ ਅਰਥ ਆਮ ਤੌਰ ਤੇ ਨਿੱਜੀ ਇੱਛਾ, ਪ੍ਰਾਪਤੀ, ਆਦਰ ਅਤੇ ਪ੍ਰਸਿੱਧੀ ਦੇ ਰੂਪ ਵਿਚ ਲਿਆ ਜਾਂਦਾ ਹੈ। ਪਰ ਯਿਸੂ ਦੇ ਪੂਰੋਂ ਨਿੱਕਲੇ ‘‘ਵਡਿਆਈ’’ ਸ਼ਬਦ ਦਾ ਭਾਵ ‘‘ਹਲੀਮੀ ਭਰੀ ਸੇਵਾ’’ ਅਤੇ ‘‘ਕੁਰਬਾਨੀ’’ ਹੈ। ਉਹ ਦੁਆ ਕਰ ਰਿਹਾ ਸੀ ਕਿ ਪਿਤਾ ਉਸ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰੇ, ਭਾਵੇਂ ਇਸ ਦਾ ਅਰਥ ਸਲੀਬ ਤੇ ਉਹਦੀ ਮੌਤ ਹੀ ਕਿਉਂ ਨਾ ਹੋਵੇ। ਸੰਖੇਪ ਵਿਚ, ਯਿਸੂ ਦੁਆ ਕਰ ਰਿਹਾ ਸੀ, ‘‘ਹੇ ਪਿਤਾ, ਹੁਣ ਮੈਂ ਸਲੀਬ ਚੜ੍ਹਨ ਨੂੰ ਤਿਆਰ ਹਾਂ।’’ ਇਹੀ ਗੱਲ ਅਸਲ ਵਿਚ ਉਸ ਨੇ ਕਹੀ ਸੀ, ‘‘ਹੇ ਪਿਤਾ, ਆਪਣੇ ਪੁੱਤਰ ਦੀ ਵਡਿਆਈ ਕਰ।’’

ਜਦ ਯਿਸੂ ਨੇ ‘‘ਵਡਿਆਈ ਕਰ’’ ਕਿਹਾ, ਤਾਂ ਉਹ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ। ਉਸ ਨੇ ਉਸ ਵਡਿਆਈ ਨੂੰ ਯਾਦ ਕੀਤਾ ਜੋ ‘‘ਜਗਤ ਦੇ ਹੋਣ ਤੋਂ ਪਹਿਲਾਂ’’ ਪਿਤਾ ਦੇ ਨਾਲ ਉਸ ਦੀ ਸੀ (17:5), ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਵਡਿਆਈ ਉਸ ਨੂੰ ਫੇਰ ਮਿਲੇਗੀ ਜਦ ਉਹ

ਆਪਣੇ ਪਿਤਾ ਦੇ ਕੋਲ ਵਾਪਸ ਜਾਵੇਗਾ। ਇਸ ਕਰਕੇ ਇਹ ਦੁਆ ਕਰਦਿਆਂ ਕਿ ‘ਆਪਣੇ ਪੁੱਤਰ ਦੀ ਵੰਡਿਆਈ ਕਰ’ ਯਿਸੂ ਦੇ ਧਿਆਨ ਵਿਚ ਸੁਰਗ ਅਤੇ ਸਲੀਬ ਦੋਵੇਂ ਸਨ।

“ਮੈਂ ਉਨ੍ਹਾਂ ਲਈ ਬੇਨਤੀ ਕਰਦਾ ਹਾਂ” (17:6-19)

ਦੁਆ ਵਿਚ, ਜਿਥੋਂ ਯਿਸੂ ਦਾ ਧਿਆਨ ਚੇਲਿਆਂ ਵੱਲ ਚੱਲਿਆ ਗਿਆ। ਸੱਚਾਈ ਤਾਂ ਇਹ ਹੈ ਕਿ ਇਸ ਦੁਆ ਵਿਚ ਕਿਸੇ ਹੋਰ ਵਿਸ਼ੇ ਨਾਲੋਂ ਵੱਧ ਚੇਲਿਆਂ ਬਾਰੇ ਕਿਹਾ ਗਿਆ ਹੈ। ਜਿਥੇ ਅਸੀਂ ਇਸ ਅਜੀਬ ਮੁਜ਼ਾਹਰੇ ਨੂੰ ਵੇਖਦੇ ਹਾਂ ਕਿ ਅੰਨੀ ਤਕਲੀਫ਼ ਵਿਚ ਵੀ, ਯਿਸੂ ਨੇ ਆਪਣੇ ਦੁੱਖ ਤੋਂ ਵੱਧ ਦੂਜਿਆਂ ਦਾ ਫਿਕਰ ਕੀਤਾ। ਇਹ ਜਾਣਦੇ ਹੋਇਆਂ ਕਿ ਉਹਦੇ ਨਾਲ ਕੀ ਹੋਣ ਵਾਲਾ ਹੈ, ਉਸ ਨੇ ਉਨ੍ਹਾਂ ਲਈ ਦੁਆ ਕੀਤੀ।

ਪਿਤਾ ਨੇ ਯਿਸੂ ਦੀ ਸੇਵਕਾਈ ਲਈ ਉਸ ਨੂੰ ਚੇਲੇ ਦਿੱਤੇ ਸਨ। ਦੁਆ ਕਰਦੇ ਹੋਏ ਯਿਸੂ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸਭ ਗੱਲਾਂ ਸਿਖਾ ਕੇ ਜੋ ਪਿਤਾ ਚਾਹੁੰਦਾ ਸੀ ਕਿ ਉਹ ਉਨ੍ਹਾਂ ਨੂੰ ਸਿਖਾਵੇ ਉਨ੍ਹਾਂ ਨੂੰ ਪਿਤਾ ਹੱਥ ਸੌਂਪ ਰਿਹਾ ਸੀ। ਫਿਰ ਉਸ ਨੇ ਪਿਤਾ ਤੋਂ ਇਹ ਕਹਿੰਦਿਆਂ ‘‘ਉਨ੍ਹਾਂ ਲਈ’’ ਦੁਆ ਕੀਤੀ ਕਿ ਉਹ ਨਾਂ ਨੂੰ ਲੈ ਲੈ (17:9), ਜਾਂ ਜਿਵੇਂ ਯਿਸੂ ਨੇ ਕਿਹਾ, ‘‘ਆਪਣੇ ਹੀ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਉਨ੍ਹਾਂ ਦੀ ਰਖਵਾਲੀ ਕਰ’’ (17:11)। ਇਸ ਦੁਆ ਵਿਚ ਯਿਸੂ ਦਾ ਮੁੱਖ ਧਿਆਨ ਇਹ ਸੀ ਕਿ ਚੇਲੇ ‘‘ਇਕ’’ ਹੋਣ। ਪਹਿਲਾਂ ਤਾਂ ਪਤਾ ਨਹੀਂ ਲੱਗਦਾ ਕਿ ਉਹ ਕਿਸ ਦੇ ਨਾਲ ਹੋਣ ਦੀ ਗੱਲ ਕਰਦਾ ਹੈ। ਪਰ ਬਾਅਦ ਵਿਚ ਸਾਫ਼ ਹੋ ਗਿਆ ਕਿ ਉਹ ਚਾਹੁੰਦਾ ਹੈ ਕਿ ਉਹਦੇ ਚੇਲੇ ਇਕ ਦੂਜੇ ਨਾਲ ਹੀ ਨਹੀਂ ਬਲਕਿ ਉਹਦੇ ਅਤੇ ਪਿਤਾ ਨਾਲ ਵੀ ਇਕੱਠੇ (‘‘ਇਕ’’) ਹੋਣ। ‘‘ਇਕ ਹੋਣਾ’’ ਬਾਈਬਲ ਦੀ ਇਕ ਜ਼ਬਰਦਸਤ ਧਾਰਣਾ ਹੈ ਜਿਸ ਦੀਆਂ ਜੜ੍ਹਾਂ ਆਦਮ ਅਤੇ ਹੱਵਾਹ ਵਿਚ ਹਨ (ਊਤਪਤ 2:24), ਅਤੇ ਇਸ ਵਿਚ ਇਸ ਗੱਲ ਦਾ ਪਤਾ ਲਗਦਾ ਹੈ ਕਿ ਮਸੀਹੀ ਲੋਕਾਂ ਲਈ ਇਕ ਦੂਜੇ ਨਾਲ ਅਤੇ ਪਰਮੇਸ਼ੁਰ ਨਾਲ ਇਕ ਹੋਣਾ ਕਿਉਂ ਜ਼ਰੂਰੀ ਹੈ।

ਬਾਅਦ ਵਿਚ, ਯਿਸੂ ਨੇ ਚੇਲਿਆਂ ਲਈ ਦੁਆ ਕੀਤੀ, ਕਿਉਂਕਿ ਉਹ ਉਨ੍ਹਾਂ ਨੂੰ ਸੰਸਾਰ ਵਿਚ ਛੱਡ ਕੇ ਜਾ ਰਿਹਾ ਸੀ। ਇਸ ਪੂਰੀ ਦੁਆ ਵਿਚ ਅਸੀਂ ਉਹਦੇ ਚੇਲਿਆਂ ਅਤੇ ਜਗਤ ਵਿਚ ਇਕ ਨਜ਼ਦੀਕੀ ਸਬੰਧ ਵੇਖਦੇ ਹਾਂ।

... ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ (ਆਇਤ 6)।

... ਇਹ ਜਗਤ ਵਿਚ ਹਨ (ਆਇਤ 11)।

... ਮੈਂ ਜਗਤ ਵਿਚ ਇਹ ਗੱਲਾਂ ਆਖਦਾ ਹਾਂ (ਆਇਤ 13)।

... ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ (ਆਇਤ 14)।

... ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਉਨ੍ਹਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ (ਆਇਤ 15)।

... ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ (ਆਇਤ 16)।

... ਜਿਸ ਤਰ੍ਹਾਂ ਤੈਂ ਮੈਨੂੰ ਜਗਤ ਵਿਚ ਘੱਲਿਆ ਮੈਂ ਵੀ ਉਨ੍ਹਾਂ ਨੂੰ ਜਗਤ ਵਿਚ ਘੱਲਿਆ (ਆਇਤ 18)।

ਯਿਸੂ ਨੂੰ ਆਪਣੇ ਚੇਲਿਆਂ ਦੀ ਬਹੁਤ ਚਿੱਤਾ ਸੀ ਕਿਉਂਕਿ ਉਨ੍ਹਾਂ ਸੰਸਾਰ ਵਿਚ ਰਹਿਣਾ ਸੀ ਜਦ ਕਿ ਉਸ ਨੇ ਉਨ੍ਹਾਂ ਨਾਲ ਸੰਸਾਰ ਵਿਚ ਨਹੀਂ ਰਹਿਣਾ ਸੀ। ਉਨ੍ਹਾਂ ਨੇ ਸੰਸਾਰ ਵਿਚ ਤਾਂ ਹੋਣਾ ਸੀ, ਪਰ ਉਹ ਸੰਸਾਰ ਦੇ ਨਹੀਂ ਸਨ। ਉਨ੍ਹਾਂ ਦੇ ਮਿਸ਼ਨ ਦੇ ਕਾਰਣ, ਉਨ੍ਹਾਂ ਨੂੰ ਸੰਸਾਰ ਵਿਚ ਭੇਜਿਆ ਜਾ ਰਿਹਾ ਸੀ। ਸੰਸਾਰ ਨਾਲ ਉਨ੍ਹਾਂ ਦੇ ਸਬੰਧ ਬਾਰੇ ਯਿਸੂ ਦੀ ਦੁਆ 1 ਰਾਜਿਆਂ 19:4 ਵਿਚਲੀ ਏਲੀਆਹ ਦੀ ਦੁਆ ਯਾਦ ਦੁਆਉਂਦੀ ਹੈ। ਆਪਣੀ ਸੇਵਕਾਈ ਵਿਚ ਨਿਰਾਸਾ ਦੇ ਇਕ ਖਾਸ ਸਮੇਂ ਵਿਚ, ਉਸ ਨੇ ਦੁਆ ਕੀਤੀ ਸੀ ਕਿ ਪਰਮੇਸ਼ੁਰ ਉਹਦਾ ਪ੍ਰਾਣ ਉਠਾ ਲਵੇ ਅਤੇ ਉਸ ਨੂੰ ਸੰਸਾਰ ਵਿੱਚੋਂ ਮਿਟਾ ਦੇਵੇ। ਪਰਮੇਸ਼ੁਰ ਨੇ ਏਲੀਆਹ ਦੀ ਬੇਨਤੀ ਨੁਕਰਾ ਦਿੱਤੀ ਸੀ ਅਤੇ ਛੇਤੀ ਹੀ ਉਹ ਇਕ ਵਾਰ ਫੇਰ ਪਰਮੇਸ਼ੁਰ ਦੇ ਨਥੀ ਦੇ ਰੂਪ ਵਿਚ ਸੰਸਾਰ ਵਿਚ ਕੰਮ ਕਰਨ ਲੱਗਾ ਸੀ।

ਚੇਲਿਆਂ ਲਈ ਯਿਸੂ ਦੀ ਦੁਆ ਦੇ ਰਾਹੀਂ ਸਾਨੂੰ ਅੱਜ ਸੰਸਾਰ ਵਿਚ ਆਪਣੇ ਸਬੰਧ ਦਾ ਪਤਾ ਲਗਦਾ ਹੈ। ਅਸੀਂ ਸੰਸਾਰ ਵਿਚ ਤਾਂ ਹਾਂ, ਪਰ ਸੰਸਾਰ ਦੇ ਨਹੀਂ ਹਾਂ। ਪਰਮੇਸ਼ੁਰ ਦੇ ਦਾਸਾਂ ਦੇ ਰੂਪ ਵਿਚ, ਸਾਡਾ ਮਿਸ਼ਨ ਉਸ ਦੀ ਇੰਜੀਲ ਨੂੰ ਸੰਸਾਰ ਵਿਚ ਲਿਜਾਣਾ ਹੈ। ਸੰਸਾਰ ਵਿਚ ਸਾਡੇ ਸਬੰਧ ਦੀ ਗੱਲ ਕੋਈ ਮਸੂਲੀ ਨਹੀਂ ਹੈ। ਪਰ ਸਲੀਬਿ ਚੜ੍ਹਨ ਤੋਂ ਪਹਿਲੀ ਸ਼ਾਮ ਯਿਸੂ ਦੀ ਦੁਆ ਇਸ ਅੱਖੇ ਮੁੜ੍ਹੇ ਨੂੰ ਸਾਫ਼ ਕਰਨ ਲਈ ਬੜੀ ਗਹਿਰਾਈ ਤਕ ਲੈ ਜਾਂਦੀ ਹੈ।

ਇਹ ਜਾਣਦੇ ਹੋਇਆਂ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ, ਯਿਸੂ ਨੇ ਆਪਣੇ ਚੇਲਿਆਂ ਲਈ ਦੁਆ ਕੀਤੀ। ਇਸ ਨਾਲ ਸਾਨੂੰ ਯਿਸੂ ਦੇ ਮਨ ਬਾਰੇ ਕੀ ਪਤਾ ਲਗਦਾ ਹੈ? ਇਸ ਵਿਚ ਅੱਜ ਸਾਡੇ ਲਈ ਉਸਦੀ ਚਿੱਤਾ ਦਾ ਕੀ ਸੰਦੇਸ਼ ਹੈ?

“ਕਿ ਉਹ ਸਭ ਇਕ ਹੋਣ” (17:20-24)

ਆਇਤ 20 ਵਿਚ, ਯਿਸੂ ਬਾਰਾਂ (ਇਸ ਵਕਤ ਗਿਆਰਾਂ ਸਨ!) ਚੇਲਿਆਂ ਲਈ ਆਪਣੀ ਚਿੱਤਾ ਤੋਂ ਅੱਗੇ ਨਿਕਲ ਕੇ, ਉਨ੍ਹਾਂ ਲਈ ਦੁਆ ਕਰਨ ਲੱਗਾ, ‘‘ਜਿਹੜੇ ਇਨ੍ਹਾਂ ਦੇ ਵਚਨ ਨਾਲ ਮੇਰੇ ਉੱਤੇ ਨਿਹਚਾ ਕਰਨਗੇ’’ (17:20)। ਇੰਜੀਲ ਦੇ ਯੂਹੰਨਾ ਦੇ ਵਿਰਤਾਤ ਵਿਚ ਅਸੀਂ ‘‘ਨਿਹਚਾ’’ ਸ਼ਬਦ ਦੇ ਕੋਲ ਕੋਲ ਹੀ ਰਹਿੰਦੇ ਹਾਂ। ਇੰਜੀਲ ਦੀ ਇਸ ਕਿਤਾਬ ਦਾ ਮਕਸਦ ਹੀ ਵਿਸ਼ਵਾਸ ਹੈ (20:30, 31) ਅਤੇ ਯਿਸੂ ਲਈ ਜ਼ਿਦਰੀ ਦੀ ਸਭ ਤੋਂ ਅਹਿਮ ਗੱਲ ਸੀ। ਚੇਲਿਆਂ ਦੇ ਵਚਨ ਦੇ ਰਾਹੀਂ ਯਿਸੂ ਵਿਚ ਵਿਸ਼ਵਾਸ ਕਰਨ ਵਾਲਿਆਂ ਵਿਚ ਅਸੀਂ ਵੀ ਹਾਂ! ਆਪਣੇ ਸਭ ਤੋਂ ਮੁਸ਼ਕਿਲ ਸਮੇਂ ਵਿਚ, ਯਿਸੂ ਨੇ ਮੇਰੇ ਅਤੇ ਤੁਹਾਡੇ ਲਈ ਦੁਆ ਕੀਤੀ।

ਸਾਡੇ ਲਈ ਯਿਸੂ ਦੀ ਦੁਆ ਇਹ ਸੀ ਕਿ ਅਸੀਂ ‘‘ਇਕ’’ ਹੋਈਏ। ਇਸ ਦੁਆ ਵਿਚ ਯਿਸੂ ਨੇ ਚਾਰ ਵੱਖ-ਵੱਖ ਸਮਿਆਂ ਤੇ ਬੇਨਤੀ ਕੀਤੀ ਕਿ ਅਸੀਂ ‘‘ਇਕ’’ ਹੋਈਏ। ਇਹੀ ਸਮਝਿਆ ਜਾਂਦਾ ਹੈ ‘‘ਇਕ’’ ਹੋਣ ਦਾ ਅਰਥ ਇਹ ਹੈ ਕਿ ਮਸੀਹੀ ਲੋਕ ਇਕ ਦੂਜੇ ਨਾਲ ‘‘ਮਿਲ ਕੇ’’ ਰਹਿਣ, ਤਾਂ ਜੋ ਉਹ ਸੁਲਹ ਸਫ਼ਾਈ ਨਾਲ ਰਹਿ ਸਕਣ ਅਤੇ ਉਨ੍ਹਾਂ ਵਿਚ ਝਗੜੇ ਨਾ ਹੋਣ। ਪਰ, ਜਿਸ ਏਕਤਾ ਲਈ ਯਿਸੂ ਨੇ ਦੁਆ ਕੀਤੀ ਸੀ ਉਹ ਇਸ ਤੋਂ ਕਿਤੇ ਵੱਧ ਹੈ। ਸੱਚੀ ਏਕਤਾ ਪਿਤਾ ਅਤੇ ਪੁੱਤਰ ਦੇ ਇਕ ਹੋਣ ਵਿਚ ਵਿਖਾਈ ਗਈ (17:21)। ਯਿਸੂ ਚਾਹੁੰਦਾ ਸੀ ਕਿ ਜਿਵੇਂ ਉਹ ਅਤੇ ਪਿਤਾ ਇਕ ਹਨ ਉਵੇਂ ਹੀ ਅਸੀਂ ਵੀ ਉਸ ਨਾਲ ਇਕ ਹੋਈਏ (17:23)। ਮਸੀਹੀ ਏਕਤਾ ਪਿਤਾ ਅਤੇ ਪੁੱਤਰ ਦੇ ਨਾਲ ਇਸ ਤਰ੍ਹਾਂ ਘੁਲਮਿਲ ਜਾਣ ਨਾਲ ਹੁੰਦੀ ਹੈ ਕਿ ਅਸੀਂ ਇਕ ਹੋਣ ਵਾਲੇ ਹਰ ਇਕ ਨਾਲ ਇਕ ਹੋ ਜਾਂਦੇ ਹਾਂ। ਅੱਜ ਕੱਲ ਪ੍ਰਚਲਿਤ ਭਾਸਾ ਦੀ ਵਕਤੋਂ ਕਰੀਏ, ਤਾਂ ਇਹ ਏਕਤਾ ਰੂਹਾਨੀ ‘‘ ਸਮੂਹਿਕ ਜੱਫੀ’’ ਹੈ, ਜਿਸ ਵਿਚ ਪਿਤਾ, ਪੁੱਤਰ ਅਤੇ ਹਰ ਮਸੀਹੀ ਸ਼ਾਮਲ ਹੈ।

ਜਿਸ ਏਕਤਾ ਲਈ ਯਿਸੂ ਨੇ ਦੁਆ ਕੀਤੀ ਸੀ ਉਸ ਨੂੰ ਪਰਿਵਾਰ ਦੇ ਸਬੰਧਾਂ ਵਿਚ ਸਮਝਾਇਆ ਜਾ ਸਕਦਾ ਹੈ। ਭਲਾ ਤੁਸੀਂ ਕਿਸੇ ਅਜਿਹੇ ਪਰਿਵਾਰ ਨੂੰ ਜਾਣਦੇ ਹੋ ਜਿਸ ਵਿਚ ਕਦੇ ਬਗਦਾ ਨਾ ਹੋਇਆ ਹੋਵੇ, ਉਨ੍ਹਾਂ ਦਾ ਆਪਸ ਵਿਚ ਮੇਲ ਜੋਲ ਨਾ ਹੋਵੇ, ਇੱਥੋਂ ਤਕ ਕਿ ਗੱਲ ਵੀ ਨਾ ਕਰਦੇ ਹੋਣ? ਇਸ ਦੇ ਉਲਟ ਕੀ ਤੁਸੀਂ ਕੋਈ ਅਜਿਹਾ ਪਰਿਵਾਰ ਵੇਖਿਆ ਹੈ ਜੋ ਇਕ ਦੂਜੇ ਨਾਲ ਮਿਲਦਾ ਅਤੇ ਗੱਲਾਂ ਤਾਂ ਕਰਦਾ ਹੋਵੇ ਪਰ ਗੱਲ-ਗੱਲ ਤੇ ਲੜਦਾ ਅਤੇ ਉਲਝਦਾ ਹੋਵੇ? ਇਨ੍ਹਾਂ ਵਿੱਚੋਂ ਕਿਹੜਾ ਪਰਿਵਾਰ ਕਲੀਸੀਆ ਵਰਗਾ ਲਗਦਾ ਹੈ? ਕਿਹੜੇ ਪਰਿਵਾਰ ਵਿਚ ਏਕਤਾ ਹੈ? ਯਕੀਨਨ ਹੀ ਜਿਸ ਪਰਿਵਾਰ ਵਿਚ ਛੋਟੇ ਮੌਟੇ ਬਗਦਿਆਂ ਦੇ ਬਾਵਜੂਦ ਮੇਲ ਮਿਲਾਪ ਬਣਿਆ ਰਹਿੰਦਾ ਹੈ। ਮੇਰਾ ਕਹਿਣਾ ਹੈ ਕਿ ਯਿਸੂ ਸਾਡੇ ਲਈ ਅੱਜ ਦੇ ਮਸੀਹੀਆਂ ਦੇ ਰੂਪ ਵਿਚ ਅਜਿਹੇ ਸਬੰਧ ਦੀ ਦੁਆ ਕਰਦਾ ਸੀ।

ਪ੍ਰਭੂ ਦੀ ਮੌਜੂਦਾ ਏਕਤਾ ਦੀ ਵਿਸ਼ੇ ਸ਼ਾਡੀ ਵਿਚ ਅਸੀਂ ਮਸੀਹ ਵਿਚ ਏਕਤਾ ਦਾ ਜਸ਼ਨ ਮਨਾਉਂਦੇ ਹਾਂ। ਯਕੀਨਨ ਹੀ ਸਾਡੀ ਏਕਤਾ ਪੂਰਣ ਨਹੀਂ ਹੈ। ਕਈ ਵਾਰ ਇਕ ਸਾਂਝੇ ਪਰਿਵਾਰ ਵਾਂਗ ਸਾਡੇ ਵਿਚ ਵੀ ਛੋਟੇ ਮੌਟੇ ਬਗਦੇ ਹੁੰਦੇ ਰਹਿੰਦੇ ਹਨ। ਫਿਰ ਵੀ, ਅਸੀਂ ਇਕ ਦੂਜੇ ਪ੍ਰਤੀ ਸਮਰਪਿਤ ਹਾਂ, ਇਕ ਦੂਜੇ ਨਾਲ ਪ੍ਰੇਮ ਕਰਦੇ ਹਾਂ ਅਤੇ ਪਿਤਾ ਅਤੇ ਪੁੱਤਰ ਵਿਚ ਇਕ ਹਾਂ। ਪ੍ਰਭੂ ਭੋਜ ਰਾਹੀਂ ਅਸੀਂ ਸਲੀਬ ਵੱਲ ਪਰਤਦੇ ਹਾਂ। ਉੱਥੋਂ ਅਸੀਂ ਆਪਣੇ ਆਪ ਨੂੰ ਯਿਸੂ ਦੇ ਨਾਲ ਅਤੇ ‘‘ਇਕ’’ ਪਿਤਾ ਦੇ ਨਾਲ ‘‘ਇਕ’’ ਅਤੇ ਕਲੀਸੀਆ ਵਿਚ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਅਤੇ ‘‘ਇਕ’’ ਪਾਉਂਦੇ ਹਾਂ।

“ਮੈਂ ਤੇਰਾ ਨਾਮ ਉਨ੍ਹਾਂ ਨੂੰ ਦੱਸਿਆ” (17:25, 26)

ਆਪਣੀ ਦੁਆ ਦੇ ਅਖੀਰ ਵਿਚ ਯਿਸੂ ਨੇ ਫਿਰ ਪਿਤਾ ਦਾ ਨਾਮ ਲੈ ਕੇ ਉਸ ਨੂੰ ਸੰਬੋਧਿਤ ਕੀਤਾ (17:25)। ਉਸ ਨੇ ਦੱਸਿਆ ਕਿ ਸੰਸਾਰ ਨੇ ਪਿਤਾ ਨੂੰ ਨਹੀਂ ਜਾਣਿਆ ਪਰ ਯਿਸੂ ਉਸ ਨੂੰ ਜਾਣਦਾ ਸੀ (14:26)। ਯਿਸੂ ਨੇ ਪਹਿਲਾਂ ਫਿਲਿਪਸ ਨੂੰ ਕਿਹਾ ਸੀ, ‘‘ਜਿਨ ਮੈਨੂੰ ਵੇਖਿਆ ਉਨ ਪਿਤਾ ਨੂੰ ਵੇਖਿਆ ਹੈ’’ (14:9)। ਇਸ ਦੁਆ ਤੋਂ ਥੋੜ੍ਹੀ ਦੇਰ ਪਹਿਲਾਂ, ਚੇਲਿਆਂ ਨੇ ਯਿਸੂ ਨੂੰ ਕਿਹਾ ਸੀ, ‘‘ਅਸੀਂ ਪਰਤੀਤ ਕਰਦੇ ਹਾਂ ਜੋ ਤੂੰ ਪਰਮੇਸ਼ੁਰ ਕੋਲੋਂ ਆਇਆ ਹੈੰ’’ (16:30)।

ਇੱਜ਼ ਪਿਤਾ ਦਾ ਗਿਆਨ ਯਿਸੂ ਵੱਲੋਂ ਚੇਲਿਆਂ ਨੂੰ ਦਿੱਤਾ ਗਿਆ ਸੀ। ਯਿਸੂ ਦੀ ਆਖਰੀ ਦੁਆ ਇਹ ਸੀ ਕਿ ਪੁੱਤਰ ਨਾਲ ਪਿਤਾ ਦਾ ਪ੍ਰੇਮ ਯਿਸੂ ਦੇ ਚੇਲਿਆਂ ਵਿਚ ਹੋਵੇ। ਯਿਸੂ ਨੇ ਸਲੀਬ ਦਿੱਤੇ ਜਾਣ ਤੋਂ ਇਕ ਰਾਤ ਪਹਿਲਾਂ ਪਿਤਾ ਤੋਂ ਪੁੱਤਰ ਅਤੇ ਪੁੱਤਰ ਤੋਂ ਚੇਲਿਆਂ ਤਕ ਅਤੇ ਅਖੀਰ ਸਾਰੇ ਸੰਸਾਰ ਵਿਚ ਖੁਸ਼ਬੁਰੀ ਦੇ ਪ੍ਰਚਾਰ ਲਈ ਹੀ ਦੁਆ ਕੀਤੀ ਸੀ। ਉਸ ਸਾਮ ਵੀ ਉਸ ਨੂੰ ਇਹ ਗੱਲ ਬਹੁਤ ਸਤਾਅ ਰਹੀ ਸੀ ਅਤੇ ਯਕੀਨਨ ਅੱਜ ਵੀ ਉਸ ਤੇ ਬੋਝ ਹੈ! ਪੁੱਤਰ ਪਿਤਾ ਨਾਲ ‘‘ਇਕ’’ ਹੋਣ ਵਾਲੇ ਅੰਨੰਦ ਨੂੰ ਜਾਣਦਾ ਸੀ, ਅਤੇ ਉਹ ਚਾਹੁੰਦਾ ਹੈ ਕਿ ਸਾਰਾ ਸੰਸਾਰ ਪਿਤਾ ਅਤੇ ਪੁੱਤਰ ਨਾਲ ‘‘ਇਕ’’ ਹੋਣ ਵਾਲੇ ਅੰਨੰਦ ਨੂੰ ਮਾਣੇ।

ਟਿੱਪਣੀਆਂ

¹ਮੱਤੀ 6: 9-13 ਵਿਚ ਮਿਲਣ ਵਾਲੀ ਨਮੂਨੇ ਦੀ ਦੁਆ ਨੂੰ ਬਹੁਤੇ ਲੋਕ ‘‘ਪ੍ਰਭੂ ਦੀ ਪ੍ਰਾਰਥਨਾ’’ ਆਖਦੇ ਹਨ।
²2: 4; 7: 6, 8, 30. ਬਾਅਦ ਵਿਚ ਉਹ ਦੱਸਣ ਲੱਗ ਕਿ ਉਸ ਦੀ ਘੜੀ ਕਿਵੇਂ ਆਈ ਸੀ: 12: 23, 27; 13: 1; 16: 32.